



75
Azadi Ka
Amrit Mahotsav

ਦਫਤਰ ਕਾਰਜਕਾਰੀ ਇੰਜੀਨੀਅਰ
ਪ੍ਰਾਂਤਕ ਮੰਡਲ ਭ ਤੇ ਮ ਸਾਖਾ,
ਫਿਰੋਜ਼ਪੁਰ 01632-292529

ਲੋਕ ਨਿਰਮਾਣ ਵਿਭਾਗ ਪੰਜਾਬ
E-Mail ID- eepdfzrpwdpb@gmail.com


OFFICE OF EXECUTIVE ENGINEER
Provincial Division PWD B&R Br,
Ferozepur 01632-292529

ਪਿੱਠ ਅੰਕਣ ਨੰ: 2324-25

ਮਿਤੀ: 20/09/22


ਉਪਰੋਕਤ ਦਾ ਉਤਾਰਾ ਹੇਠ ਦਰਸਾਇਆ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:-

1. Chairman, Vivekananda World School, Malwal Road, Ferozepur.
ਨੱਥੀ/ਨਕਸ਼ਾ ਮੂਲ ਰੂਪ ਵਿੱਚ
2. ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ, ਭ ਤੇ ਮ ਸਾਖਾ, ਫਿਰੋਜ਼ਪੁਰ ਨੂੰ ਉਹਨਾਂ ਦੇ ਪੱਤਰ ਨੰ: 668
ਮਿਤੀ 20.09.2022 ਦੇ ਹਵਾਲੇ ਵਿੱਚ ਸੂਚਨਾ ਹਿੱਤ।


ਕਾਰਜਕਾਰੀ ਇੰਜੀਨੀਅਰ,
ਪ੍ਰਾਂਤਕ ਮੰਡਲ, ਭ ਤੇ ਮ ਸਾਖਾ,
ਫਿਰੋਜ਼ਪੁਰ 20/9

PART-II
(To be filled by the S.D.E.)

- a) I have visited the above mentioned school on dated 15-09-2022 And have visually inspected it from all angles of safety and find it fit for normal use as School buildings.
- b) In case any addition/ alteration or expansion and modifications to this buildings is to be carried out, the same be carried out under the supervision of a qualified Engineer and this certificate may be reobtained after the completion from the undersigned.
- c) In case the building is affected by food, or if there is settlement of walls/ foundations or sagging of roofs etc. immediate inspection of the undersigned by arranged to check the stability and safety of the building.
- d) This building can be safety occupied for normal use upto (indicate upto which it can be used) 31.03.2023



Sub Divisional Engineer,

**PROFORMA FOR THE SAFETY OF SCHOOL BUILDING
PART- I**

(To be filled by the Head of School/ Institute)

1. Name of the School **VIVEKANANDA WORLD SCHOOL**
2. Location **I/S Bhaywati Amalav, Sastiyewala, Ferozpur**
3. Plot Area **2.82 ACRE**
4. Plinth Area **1,22,975 sqft & Covered Area 36888 sqft**
5. Number of Storey's **One/Two**
6. Year of Construction of Building **2017**
7. If the building has been constructed under the supervision Of the qualified Engineer, the following details may be given
 - a) Name of the Engineer with qualification **Sh. Amit Sanyal**
 - b) Address of Engineer **Ludhiana**
 - c) Set of Structural drawings used in the construction, if available **- NA -**
 - d) Name & address of Architect with qualification
8. Whether the building has been constructed for the purpose
 - a) School **YES/NO**
 - b) Residential Purpose and converted for use as a School **No YES/NO**
9. Materials used for roofs
 - a) R.C.C. Slabs/R.B.C. Slabs **Yes YES/NO**
 - b) R.S. Joist & Battons **No YES/NO**
 - c) Wooden joists & Battons **No YES/NO**
10. Materials used for walls
 - a) Mud Mortar **No YES/NO**
 - b) Cement Mortar **Yes YES/NO**
 - c) Lime Mortar **YES/NO**
11. Flooring
 - a) Conglomerate **Yes YES/NO**
 - b) Terrazo **Yes YES/NO**
 - c) Brick Paving. **YES/NO**
12. A detailed drawing indicating dimensions of the rooms Alongwith size and location of doors and windows (Attached)

*Column no 1 to 11
Ludhiana*


 Chairman
 Signature with Stamp of the seal
 Of the School/Institution
 Ferozpur